

Dt. 15.07.2019 Monday

ਕੋਡੇ ਹਸਤਾਖਰ

ਸੀਓਈਐਫ਼ਐਮ ਦੇ ਦੋ ਵਿਗਿਆਨੀਆਂ ਨੇ ਬਣਾਈ ਤਕਨੀਕ

'ਸੈਮੀ ਕੰਟੀਨੀਊਜ਼ ਬਾਇਚਿੰਡੀਜ਼ਲ ਪਲਾਂਟ' ਦੀ ਦੱਸੀ ਤਕਨੀਕ

ਪਲਾਵਿੰਦਰ ਸਿੰਘ ਛੁੱਡੀਕੇ, ਲੁਧਿਆਣਾ

ਮਲੇ ਰਕੋਟਲਾ ਰੋਡ ਸਥਿਤ ਸੀਐਮਬੀਆਰਾਈ ਵਿਖੇ ਸੀਐਸਆਈਆਰ-ਸੀਐਮਬੀਆਰਾਈ ਦੀ ਅਗਵਾਈ 'ਚ ਸੀਓਈਐਫ਼ਐਮ ਲ੍ਹਿਪਾਣਾਣ ਦੇ ਦੋ ਵਿਗਿਆਨੀਆਂ ਵੱਲ 'ਸੈਮੀ ਕੰਟੀਨੀਊਜ਼ ਬਾਇਚਿੰਡੀਜ਼ਲ ਪਲਾਂਟ' ਦੀ ਤਕਨੀਕ ਵਿਕਸਤ ਕੀਤੀ ਗਈ ਜੋ ਕਿ ਭੁਵਨੇਸ਼ਵਰ ਉੱਤੀਸਾ ਦੇ ਸੈਸਰਜ਼ ਬਾਸੁਦੇਵ ਬਾਇਚਿੰਡੀਜ਼ਲ ਐਲਾਈਪੀ ਦੇ ਸਹੂਰਦ ਕੀਤੀ ਗਈ। ਇਸ ਮੌਕੇ ਸੀਐਮਬੀਆਰਾਈ ਦੇ ਡਾਇਰੈਕਟਰ ਪ੍ਰੋ. ਹਰੀਸ਼ ਹਿਗਨੀ ਨੇ ਦੱਸਿਆ ਕਿ ਸੀਐਮਬੀਆਰਾਈ ਉਰਜਾ ਉਤਪਾਦਨ ਲਈ ਰਹਿਂਦੀ ਖੁੱਹਦ ਦੇ ਤੇਲ, ਜੈਵ ਪਦਾਰਥ ਤੇ ਮਿਥੁਨਪਲ ਠੋਸ ਕਰਨਾ ਵਰਤਣ ਲਈ ਨਿਰਤਰ ਖੇਜ ਤੇ ਨਵੀਆਂ ਤਕਨੀਕਾਂ ਦਾ ਵਿਕਾਸ ਕਰ ਰਿਹਾ ਹੈ।

ਪ੍ਰੋ. ਹਿਗਨੀ ਨੇ ਉਦਯੋਗਾਂ ਨੂੰ ਅਪੀਲ ਕੀਤੀ ਕਿ ਉਨ੍ਹਾਂ ਨੂੰ ਇਸ ਤਕਨਾਲੋਜੀ ਨੂੰ ਵਰਤੋਂ 'ਚ ਲਿਆਉਣ ਲਈ ਮਿਲ ਕੇ ਕੰਮ ਕਰਨਾ ਚਾਹੀਦਾ ਹੈ ਤਾਂ ਕਿ ਉਹ ਨਵੀਆਉਣਯੋਗ ਉਰਜਾ ਸਰੋਤਾਂ 'ਤੇ ਉਚੂ ਉਰਜਾ ਨਿਰਭਰਤਾ ਦੇ ਡਾਰਤ ਸਰਕਾਰ ਦੇ ਟੀਏ ਨੂੰ ਪ੍ਰਾਪਤ ਕਰ ਸਕਣ। ਮੌਜੂਦਾ ਸਮੇਂ ਇਸਟੀਟੀਊਟ ਬਾਇਚਿੰਡੀਜ਼ਲ ਪਲਾਂਟ ਦੇ ਪੂਰੇ ਆਟੋਮੈਟਿਕ ਅਪ-ਸਕੇਲ ਵਰਜ਼ਨ ਦਾ



ਜਾਣਕਾਰੀ ਦਿੰਦੇ ਸੀਐਸਆਈਆਰਾਈ ਦੇ ਡਾਇਰੈਕਟਰ ਪ੍ਰੋ. ਹਰੀਸ਼ ਹਿਗਨੀ (ਸੱਜੇ) ਸਮਾਗਮ 'ਚ ਸ਼ਾਮਲ ਮੀਡੀਆ ਕੋਆਡੀਨੋਟਰ ਪੀਅਨ ਪਾਠਕ ਤੇ ਹੋਰ।

ਵਿਕਾਸ ਕਰ ਰਿਹਾ ਹੈ, ਜਿਸ ਵਿੱਚ ਉਚੂ ਵੀ ਫੈਟੀ ਐਸਿਡ ਦੇ ਤੇਲ, ਰਸਾਇਣਾਂ ਦਾ ਮੁੜ ਵਖਰੇਵਾਂ ਅਤੇ ਉਪ-ਉਤਪਾਦਾਂ ਦੀ ਸੁਧਧਤਾ ਕਰਨ ਵਰਗੀਆਂ ਕਈ ਹੋਰ ਵਿਸ਼ੇਸ਼ਤਾਵਾਂ ਸ਼ਾਮਲ ਹਨ।

ਇਹ ਤਕਨਾਲੋਜੀ 10 ਫੀਲਡੀ ਤਕ ਵੀ ਫੈਟੀ ਐਸਿਡ ਰੱਖਣ ਵਾਲੀ ਕਿਸੇ ਵੀ ਫੀਡਸਟੋਕ ਤੋਂ ਬਾਇਚਿੰਡੀਜ਼ਲ ਪੈਦਾ ਕਰਨ ਲਈ ਸਮਰੱਥ ਸਧਾਰਨ ਪ੍ਰਕਿਰਿਆ ਨੂੰ ਦਰਸਾਉਂਦੀ ਹੈ। ਇਹ ਘੱਟ ਸੰਭਾਲ ਵਾਲੀ ਉਤਪਾਦਨ ਤਕਨਾਲੋਜੀ ਹੈ, ਜੋ ਕਿ ਘੱਟ ਪੁੰਜੀ ਦੀ ਲਾਗਤ 'ਚ ਆਸਾਨੀ ਨਾਲ ਕਿਤੇ ਵੀ ਦੁਹੂ ਕੀਤੀ ਜਾ ਸਕਦੀ ਹੈ। ਇਹ ਪਲਾਂਟ

ਵੱਖ-ਵੱਖ ਤਰ੍ਹਾਂ ਦੇ ਖਾਣ ਯੋਗ ਤੇ ਨਾ ਖਾਣ ਯੋਗ ਤੇ ਲੇ ਸਿਵੇਂ ਕਿ ਜਤਰੋਫਾ, ਕਾਰੰਜ, ਤੁੰਗ, ਮਹਾਅ, ਜੋਜੋਬਾ ਆਦਿ ਤੇ ਜਾਨਵਰਾਂ ਦੀ ਜ਼ਰੂਰੀ ਨੂੰ ਵਹੀਆਂ ਬਾਇਚਿੰਡੀਜ਼ਲ 'ਚ ਬਦਲਣ ਦੇ ਯੋਗ ਹੈ। ਸੀਐਸਆਈਆਰ-ਸੀਐਮਬੀਆਰਾਈ ਆਪਣੀ ਇਸ ਤਕਨਾਲੋਜੀ ਦਾ ਵਪਾਰੀਕਰਨ ਕਰਕੇ ਲਾਭੁ ਉਦਯੋਗਾਂ ਦੀ ਬਾਇਚਿੰਡੀਜ਼ਲ ਪ੍ਰੈਸੈਸਿੰਗ ਮਸ਼ੀਨਰੀ ਦੇ ਉਤਪਾਦਨ 'ਚ ਮਦਦ ਕਰ ਰਿਹਾ ਹੈ। ਨਵੇਂ ਸਨਾਤਕਾਰ ਤੇ ਸ਼ੁਰੂਆਤੀ ਲਈ ਸੀਐਸਆਈਆਰ ਦਾ ਧੰਨਵਾਦ ਕੀਤਾ। ਇਸ ਮੌਕੇ ਮੀਡੀਆ ਕੋਆਡੀਨੋਟਰ ਪੀਅਨ ਪਾਠਕ ਵੀ ਵਿਸ਼ੇਸ਼ ਤੌਰ 'ਤੇ ਹਜ਼ਾਰ

ਸਨ।